

## ਸੰਪਰਕ

ਵਧੇਰੇ ਜਾਣਕਾਰੀ ਲਈ ਆਪਣੇ ਸਥਾਨਿਕ ਪਾਰਕ ਦਫਤਰ ਨਾਲ ਸੰਪਰਕ ਕਰੋ, ਅਲਬਰਟਾ ਪਾਰਕਾਂ ਦਾ ਮੁੱਖ ਦਫਤਰ ਐਡਮੋਂਟਨ ਹੈ ਜਿਸਦਾ ਨੰਬਰ 780-427-3582 (ਟੋਲ ਫਰੀ 1-866-427-3582) ਹੈ, ਜਾਂ ਸਾਡੀ ਵੈਬਸਾਈਟ AlbertaParks.ca. ਵੇਖੋ।



© Robert Holmberg



## ਹਥਿਆਰ ਅਤੇ ਸ਼ਿਕਾਰ

- ਬਹੁਤੇ ਸੂਬਾਈ ਪਾਰਕਾਂ ਅਤੇ ਮਨੋਰੰਜਨ ਖੇਤਰਾਂ ਵਿੱਚ ਸ਼ਿਕਾਰ ਕਰਨਾ ਅਤੇ ਹਥਿਆਰ ਲਿਜਾਣ ਅਤੇ ਚਲਾਉਣ ਦੀ ਆਗਿਆ ਨਹੀਂ ਹੈ।
- ਜੰਗਲੀ ਪਾਰਕਾਂ ਵਿੱਚ ਸ਼ਿਕਾਰ ਕਰਨ ਦੀ ਆਗਿਆ ਹੈ ਅਤੇ ਕੁਝ ਸੂਬਾਈ ਪਾਰਕਾਂ ਅਤੇ ਮਨੋਰੰਜਨ ਖੇਤਰਾਂ ਵਿੱਚ ਸ਼ਿਕਾਰ ਕਰਨ ਦੇ ਥੋੜੇ ਜਿਹੇ ਮੌਸਮ ਹਨ। ਇਨ੍ਹਾਂ ਜਗ੍ਹਾਵਾਂ ਉੱਤੇ ਸ਼ਿਕਾਰ ਕਰਨ ਦੀ ਜਾਣਕਾਰੀ ਲਈ ਸਾਲਾਨਾ “ਅਲਬਰਟਾ ਗਾਈਡ ਟੂ ਹੰਟਿੰਗ ਰੈਗੂਲੇਸ਼ਨਜ਼” ਵੇਖੋ (ਛਪੀ ਹੋਈ ਵੀ ਉਪਲਬਧ ਹੈ ਅਤੇ ਇਸ ਵੈਬਸਾਈਟ ਤੇ ਵੀ: [Albertaregulations.ca](http://Albertaregulations.ca) or visit [AlbertaParks.ca/hunting](http://AlbertaParks.ca/hunting).)
- ਇਕ ਜੰਗਲੀ ਅਫਸਰ ਦੀ ਪ੍ਰਵਾਨਗੀ ਤੋਂ ਬਿਨਾਂ ਸੂਬਾਈ ਪਾਰਕਾਂ ਅਤੇ ਮਨੋਰੰਜਨ ਖੇਤਰਾਂ ਵਿੱਚ ਕੋਈ ਵੀ ਵੱਡੇ

ਜੰਗਲੀ ਜਾਨਵਰਾਂ ਦਾ ਕਸਾਈਖਾਨਾ (ਅੰਦਰੂਨੀ ਅੰਗ ਕੱਢਣੇ) ਲਟਕਾਉਣਾ ਅਤੇ ਸੰਭਾਲ ਕੇ ਰੱਖਣ ਦੀ ਆਗਿਆ ਨਹੀਂ ਹੈ।

## ਘੋੜੇ


ਤੈਅ ਕੀਤੇ ਖੇਤਰਾਂ ਅਤੇ ਰਸਤਿਆਂ ਤੇ ਘੋੜਿਆਂ ਅਤੇ ਬੰਦ ਜਾਨਵਰਾਂ ਦੀ ਵਰਤੋਂ ਬਹੁਤ ਘੱਟ ਹੈ। ਇਹ ਪਤਾ ਕਰਨ ਲਈ ਕਿ ਕਿਹੜੇ ਸੂਬਾਈ ਪਾਰਕਾਂ ਅਤੇ ਮਨੋਰੰਜਨ ਖੇਤਰਾਂ ਵਿੱਚ ਘੋੜ - ਸਵਾਰੀ ਦੀ ਸਹੂਲਤ ਪ੍ਰਦਾਨ ਹੈ ਇਸ ਵੈਬਸਾਈਟ ਤੇ ਜਾਓ: [AlbertaParks.ca](http://AlbertaParks.ca).

## ਪੌਦੇ ਅਤੇ ਜੈਵਿਕ

- ਸਾਡੇ ਸੂਬਾਈ ਪਾਰਕਾਂ ਅਤੇ ਮਨੋਰੰਜਨ ਖੇਤਰਾਂ ਦੀ ਕੁਦਰਤੀ ਸੁੰਦਰਤਾ ਨੂੰ ਬਚਾਉਣ ਲਈ ਪੌਦਿਆਂ, ਜੈਵਿਕਾਂ ਅਤੇ ਚਟਾਨਾਂ ਨੂੰ ਖਤਮ ਕਰਨਾ, ਦਿੱਖ ਖਰਾਬ ਕਰਨੀ, ਨੁਕਸਾਨ ਪਹੁੰਚਾਉਣਾ ਜਾਂ ਤਬਾਹ ਕਰਨਾ ਗੈਰ - ਕਨੂੰਨੀ ਹੈ। ਧਰਤੀ ਤੇ ਡਿੱਗੇ ਹੋਏ ਬਾਲਣਯੋਗ ਦਰਖਤਾਂ ਦੀ ਵਰਤੋਂ ਦੀ ਵੀ ਮਨਾਹੀ ਹੈ।
- ਜੰਗਲੀ ਫਲਾਂ ਅਤੇ ਅਤੇ ਖੁੰਬਾਂ ਚੁੱਕਣ ਦੀ ਇਜਾਜ਼ਤ ਇੱਕ ਸੰਭਾਲਕ ਅਫਸਰ ਦੀ ਜ਼ਬਾਨੀ ਪ੍ਰਵਾਨਗੀ ਨਾਲ ਹੈ।

## ਅਪਰਾਧ ਦੀ ਰੋਕਥਾਮ

- ਸਾਡੇ ਪਾਰਕਾਂ ਅਤੇ ਮਨੋਰੰਜਨ ਖੇਤਰਾਂ ਵਿੱਚ ਬਹੁਤ ਹੀ ਘੱਟ ਗੰਭੀਰ ਅਪਰਾਧ ਦਾ ਤਜਰਬਾ ਹੈ; ਤੁਹਾਡੇ ਸਹਿਯੋਗ ਨਾਲ ਅਸੀਂ ਇਸ ਨੂੰ ਇਸ ਤਰ੍ਹਾਂ ਹੀ ਰੱਖ ਸਕਦੇ ਹਾਂ:
- ਯਕੀਨੀ ਕਰੋ ਕਿ ਤੁਹਾਡਾ ਸਾਰਾ ਕੈਂਪ ਦਾ ਸਮਾਨ ਅਤੇ ਕੀਮਤੀ ਚੀਜ਼ਾਂ ਸੁਰੱਖਿਅਤ ਤਰੀਕੇ ਨਾਲ ਸੰਭਾਲੀਆਂ ਹੋਣ ਅਤੇ ਜੰਦਰਾ ਲਗੀਆਂ ਹੋਣ ਜਦੋਂ ਤੁਸੀਂ ਕੈਂਪ ਦੀ ਜਗ੍ਹਾ ਤੋਂ ਦੂਰ ਹੋਵੋ।
- ਚੋਰੀ ਦੀ ਰੋਕਥਾਮ ਲਈ ਆਪਣੇ ਸਾਮਾਨ ਅਤੇ ਕੀਮਤੀ ਚੀਜ਼ਾਂ ਤੇ ਨਿਸ਼ਾਨ ਲਗਾਓ।
- ਜੁਰਮ (ਜਿਵੇਂ ਕਿ ਚੋਰੀ ਅਤੇ ਮਾਰਧਾਤ ਦੀ ਕਿਰਿਆ) ਦੀ ਰਿਪੋਰਟ ਇੱਕ ਸੰਭਾਲਕ ਅਫਸਰ ਅਤੇ ਸਥਾਨਿਕ ਪੁਲਿਸ ਨੂੰ ਦਿਓ।
- ਇਕ ਚੰਗੇ ਗੁਆਂਢੀ ਬਣੋ-ਇਕ ਦੂਜੇ ਦੀ ਸੰਪਤੀ ਨੂੰ ਸੰਭਾਲਣ ਦੀ ਸਹਾਇਤਾ ਕਰੋ।



© Karen Stroebel

## ਨਿਯਮਾਂ ਦੀ ਉਲੰਘਣਾ

ਸਾਡੇ ਸੂਬਾਈ ਪਾਰਕਾਂ ਅਤੇ ਮਨੋਰੰਜਨ ਖੇਤਰਾਂ ਵਿੱਚ ਨਿਯਮਾਂ ਦੀ ਉਲੰਘਣਾ ਦਾ ਨਤੀਜਾ ਬੇਦਖਲੀ, ਜੁਰਮਾਨਾ ਜਾਂ ਕੈਦ ਹੋ ਸਕਦੀ ਹੈ।

## ਸੰਭਾਲ ਅਧਿਕਾਰੀ

ਅਲਬਰਟਾ ਸੂਬੇ ਵਿੱਚ ਸੰਭਾਲ ਅਧਿਕਾਰੀ ਅਤੇ ਪਾਰਕ ਸੇਵਾਵਾਂ ਦੇ ਜਾਣਕਾਰ ਅਮਨ ਅਧਿਕਾਰੀ ਹਨ। ਉਹ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਜ਼ਿੰਮੇਵਾਰ ਹਨ ਅਤੇ ਉਹ ਸਥਾਨਿਕ ਅਧਿਕਾਰੀਆਂ ਨਾਲ ਕੰਮ ਕਰਦੇ ਹਨ ਤਾਂ ਕਿ ਤੁਹਾਡੀ ਯਾਤਰਾ ਸੁਹਾਵਣੀ ਅਤੇ ਸੁਰੱਖਿਅਤ ਹੋਵੇ। ਜੇਕਰ ਠਹਿਰਾਓ ਦੇ ਦੌਰਾਨ ਤੁਹਾਡਾ ਕੋਈ ਵੀ ਸਵਾਲ ਜਾਂ ਕਠਿਨਾਈਆਂ ਦਾ ਤਜਰਬਾ ਹੋਵੇ ਤਾਂ ਕ੍ਰਿਪਾ ਕਰਕੇ ਕਿਸੇ ਵੀ ਸੰਭਾਲਕ ਅਧਿਕਾਰੀ ਜਾਂ ਪਾਰਕ ਸੇਵਾਵਾਂ ਦੇ ਰੋਜ਼ਰਾਂ ਨਾਲ ਸੰਪਰਕ ਕਰੋ।



## ਨਿਯਮ

ਅਲਬਰਟਾ ਦੇ ਸੂਬਾਈ ਪਾਰਕ ਅਤੇ ਮਨੋਰੰਜਨ ਖੇਤਰ

ਸੁਰੱਖਿਆ ਅਤੇ ਨਿਯਮ



Alberta

ਇਸ ਜਾਣਕਾਰੀ ਦਾ ਮਕਸਦ ਸੂਬਾਈ (ਪ੍ਰੋਵੈਨਸ਼ੀਅਲ) ਪਾਰਕ ਐਕਟ ਦੇ ਅਧੀਨ ਆਉਂਦੇ ਕੁਝ ਨਿਯਮਾਂ ਦੀ ਆਮ ਜਾਣਕਾਰੀ ਦੇਣਾ ਹੈ ਅਤੇ ਹੋਰ ਬਹੁਤ ਸਾਰੇ ਸੂਬਾਈ ਅਤੇ ਕੇਂਦਰੀ ਕਾਨੂੰਨਾਂ ਬਾਰੇ ਜੋ ਕਿ ਸੂਬਾਈ ਪਾਰਕਾਂ ਅਤੇ ਮਨੋਰੰਜਨ ਖੇਤਰਾਂ ਦੀਆਂ ਗਤੀਵਿਧੀਆਂ ਤੇ ਲਾਗੂ ਹੁੰਦੇ ਹਨ। ਇਸਨੂੰ ਬਿਨਾਂ ਨੋਟਿਸ ਦਿੱਤੇ ਤਬਦੀਲ ਕੀਤਾ ਜਾ ਸਕਦਾ ਹੈ। ਸੂਬਾਈ ਪਾਰਕ ਐਕਟ ਅਤੇ ਪੂਰੇ ਨਿਯਮਾਂ ਨੂੰ ਵੇਖਣ ਲਈ, ਅਲਬਰਟਾ ਕੁਈਨ'ਜ਼ ਪ੍ਰਿੰਟਰ ਵੈਬਸਾਈਟ ਤੇ ਜਾਓ [qp.alberta.ca/Laws\\_Online.cfm](http://qp.alberta.ca/Laws_Online.cfm) (catalogue search keyword “Provincial Parks Act”).

## ਕੈਂਪਿੰਗ

- ਕ੍ਰਿਪਾ ਕਰਕੇ ਪਹੁੰਚਣ ਤੇ ਤੁਰੰਤ ਆਪਣੇ ਕੈਂਪ ਦੀ ਜਗ੍ਹਾ ਰਜਿਸਟਰ ਕਰਵਾਓ (ਸ਼ਾਇਦ ਸਵੈ-ਰਜਿਸਟਰੇਸ਼ਨ ਹੋ ਸਕਦੀ ਹੋਵੇ) ਆਮ ਕੈਂਪ ਥਾਵਾਂ ਤੇ ਚੈਕ-ਆਊਟ ਦਾ ਸਮਾਂ ਬਾਅਦ ਦੁਪਹਿਰ 2:00 ਵਜੇ ਹੁੰਦਾ ਹੈ ਅਤੇ ਸਹੂਲਤ ਵਾਲੀਆਂ ਕੈਂਪ ਥਾਵਾਂ ਦਾ ਸਮਾਂ 12:00 ਵਜੇ ਹੁੰਦਾ ਹੈ। ਕੈਂਪ ਪਰਮਿਟ ਤਬਦਲਾਯੋਗ ਨਹੀਂ ਹੁੰਦੇ।
- ਸੂਬਾਈ ਕੈਂਪ ਗਰਾਊਂਡਾਂ ਵਿੱਚ ਰਹਿਣ ਦੀ ਹੱਦ ਲਗਾਤਾਰ 16 ਰਾਤਾਂ ਤੱਕ ਦੀ ਹੈ।

- ਕੈਂਪ ਦੇ ਪਰਮਿਟ “ਪਹਿਲਾਂ ਆਓ ਪਹਿਲਾਂ ਪਾਓ” ਦੇ ਆਧਾਰ ਤੇ ਜਾਰੀ ਕੀਤੇ ਜਾਣਗੇ, ਸਿਰਫ ਕੈਂਪ ਗਰਾਊਂਡ ਦੇ ਉਨ੍ਹਾਂ ਭਾਗਾਂ ਨੂੰ ਛੱਡ ਕੇ ਜਿਥੇ ਕੈਂਪ ਦੀ ਜਗ੍ਹਾ ਦੇ ਰਾਖਵੇਂਪਣ ਦੀਆਂ ਸੇਵਾਵਾਂ ਲਾਗੂ ਹੁੰਦੀਆਂ ਹਨ। ਵੇਖੋ [www.reserve.AlbertaParks.ca](http://www.reserve.AlbertaParks.ca).
- ਤੁਹਾਨੂੰ ਜਰੂਰ ਹੀ ਤੁਰੰਤ ਆਪਣੇ ਕੈਂਪਿੰਗ ਪਰਮਿਟ ਦੁਆਰਾ ਤੈਅ ਹੋਈ ਕੈਂਪ ਦੀ ਜਗ੍ਹਾ ਤੁਹਾਡੇ ਕੈਂਪ ਦੇ ਰਹਾਇਸ਼ੀ ਯੂਨਿਟ (ਟੈਂਟ, ਟਰੇਲਰ, ਆਰਵੀ) ਨਾਲ ਰੋਕਣੀ ਹੋਵੇਗੀ। ਜੇਕਰ ਕੋਈ ਰਹਾਇਸ਼ੀ ਯੂਨਿਟ ਨਾ ਹੋਵੇ ਤਾਂ ਕੈਂਪ ਦੀ ਜਗ੍ਹਾ ਦੁਬਾਰਾ ਨਿਰਧਾਰਤ ਕੀਤੀ ਜਾਵੇਗੀ।
- ਕੈਂਪ ਦੀ ਜਗ੍ਹਾ ਤੇ ਵੱਧ ਤੋਂ ਵੱਧ ਤਿੰਨ ਮੋਟਰ ਵਾਹਨ, ਟੈਂਟ, ਮਨੋਰੰਜਨ ਦੇ ਵਾਹਨਾਂ ਅਤੇ ਟਰੇਲਰਾਂ ਦੀ ਇਜਾਜ਼ਤ

- ਹੈ, ਜਿਨ੍ਹਾਂ ਵਿੱਚੋਂ ਸਿਰਫ ਦੋ ਸੌਣ ਵਾਲੇ ਕੁਆਟਰ ਦੇ ਤੌਰ ਤੇ ਵਰਤੇ ਜਾ ਸਕਦੇ ਹਨ (ਪ੍ਰੰਤੂ ਜਦੋਂ ਦੋ ਟੈਂਟ ਸੌਣ ਵਾਲੇ ਕੁਆਟਰ ਦੇ ਤੌਰ ਤੇ ਵਰਤੇ ਜਾਣ, ਅਜਿਹੀ ਸਥਿਤੀ ਵਿੱਚ ਦੋ ਮੋਟਰ ਵਾਹਨਾਂ ਦੀ ਇਜਾਜ਼ਤ ਜੋ ਸਕਦੀ ਹੈ)।
- ਕੈਂਪ ਦੀ ਜਗ੍ਹਾ ਤੇ ਹਰੇਕ ਰਹਾਇਸ਼ੀ ਯੂਨਿਟ ਤੇ ਕੈਂਪ ਦੀ ਫੀਸ ਲਾਗੂ ਹੁੰਦੀ ਹੈ, ਪ੍ਰੰਤੂ ਜਦੋਂ ਤੱਕ ਦੂਜਾ ਰਹਾਇਸ਼ੀ ਯੂਨਿਟ ਇੱਕ ਟੈਂਟ ਹੈ ਅਤੇ ਸਿਰਫ ਇੱਕ ਮੋਟਰ ਵਾਹਨ ਜਗ੍ਹਾ ਲਈ ਰਜਿਸਟਰ ਕਰਵਾਇਆ ਹੈ, ਅਜਿਹੀ ਸਥਿਤੀ ਵਿੱਚ ਟੈਂਟ ਦਾ ਕੋਈ ਵਾਧੂ ਚਾਰਜ ਨਹੀਂ ਹੋਵੇਗਾ।
- ਇੱਕ ਕੈਂਪ ਦੀ ਜਗ੍ਹਾ 6 ਤੋਂ ਵਧੇਰੇ ਲੋਕ ਨਹੀਂ ਰੋਕ ਸਕਦੇ ਜਦੋਂ ਤੱਕ ਉਹ ਸਾਰੇ ਇੱਕੋ ਹੀ ਪਰਿਵਾਰਿਕ ਯੂਨਿਟ ਦੇ ਮੈਂਬਰ ਨਾਂ ਹੋਣ।
- ਕੈਂਪ ਪਰਮਿਟ ਧਾਰਕ ਕੈਂਪ ਦੇ ਸਾਰੇ ਮੈਂਬਰਾਂ ਦੀਆਂ ਕਾਰਵਾਈਆਂ ਅਤੇ ਉਨ੍ਹਾਂ ਦੇ ਕੈਂਪ ਦੀ ਜਗ੍ਹਾ ਤੇ ਆਏ ਸਾਰੇ ਸੈਲਾਨੀਆਂ ਲਈ ਜ਼ਿੰਮੇਵਾਰ ਹਨ।
- ਤਰਲ ਅਤੇ ਠੋਸ ਰਹਿੰਦ-ਖੂੰਦ ਦਿੱਤੇ ਹੋਏ ਕੂੜੇ ਦੇ ਢੇਲਾਂ ਵਿੱਚ ਪਾਈ ਜਾਵੇ। ਸੂਬਾਈ ਪਾਰਕਾਂ ਅਤੇ ਮਨੋਰੰਜਨ ਦੇ ਖੇਤਰਾਂ ਜਿਥੇ ਕੂੜੇ ਲਈ ਢੇਲ ਨਾਂ ਹੋਣ, ਕੂੜਾ ਜਰੂਰ ਹੀ ਕੂੜੇ ਦੇ ਨਿਪਟਾਰੇ ਵਾਲੇ ਖੇਤਰਾਂ ਵਿੱਚ ਲਿਆਂਦਾ ਜਾਵੇ।
- ਕ੍ਰਿਪਾ ਕਰਕੇ ਸਫਾਈ ਅਤੇ ਨਹਾਉਣ-ਧੋਣ ਲਈ ਪਾਣੀ ਦੇ ਫੁਹਾਰਿਆਂ, ਟੂਟੀਆਂ ਅਤੇ ਖੂਹਾਂ ਤੋਂ ਦੂਰ ਰਹੋ।
- ਆਪਣੇ ਆਪ ਦੀ ਅਤੇ ਦੂਜੇ ਕੈਂਪਰਾਂ ਦੀ ਸਾਡੇ ਪਾਰਕਾਂ ਅਤੇ ਮਨੋਰੰਜਨ ਦੇ ਖੇਤਰਾਂ ਦੀ ਸ਼ਾਤੀ ਅਤੇ ਚੈਨ ਦਾ ਅਨੰਦ ਮਾਣਨ ਲਈ ਉੱਚੀ ਸ਼ੋਰ, ਉੱਚੀ ਆਵਾਜ਼ ਤੋਂ ਬਚਾਓ ਕਰਕੇ ਸਹਾਇਤਾ ਕਰੋ। ਪਾਰਟੀਆਂ ਦਾ ਉੱਚੀ ਸ਼ੋਰ, ਉੱਚੀ ਆਵਾਜ਼ ਦੇ ਸਟੀਰੀਓ ਅਤੇ ਹੋਰ ਰੁੱਖਾ ਵਿਵਹਾਰ ਕਿਸੇ ਵੀ ਸਮੇਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
- ਲਗਾਤਾਰ ਚਲਦੇ ਜਨਰੇਟਰ ਵਧੇਰੇ ਆਵਾਜ਼ ਕਰਦੇ ਸਮਝੇ ਜਾਂਦੇ ਹਨ। ਕ੍ਰਿਪਾ ਕਰਕੇ ਕੁਦਰਤ ਅਤੇ ਆਂਢ-ਗੁਆਂਢ ਦਾ ਸਤਿਕਾਰ ਜਨਰੇਟਰ ਦੀ ਵਰਤੋਂ ਨੂੰ ਘਟਾ ਕੇ ਕਰੋ। ਡਾਕਟਰੀ ਕਾਰਨਾਂ ਤੋਂ ਬਿਨਾਂ ਇਨ੍ਹਾਂ ਦੀ ਵਰਤੋਂ ਘੱਟ ਕਰੋ।
- ਸੂਬਾਈ ਕੈਂਪ ਗਰਾਊਂਡਾਂ ਵਿੱਚ ਸ਼ਾਤੀ(ਆਰਾਮ) ਦੇ ਘੰਟੇ ਰਾਤ 11:00 ਵਜੇ ਤੋਂ ਲੈ ਕੇ ਸਵੇਰੇ 7:00 ਵਜੇ ਤੱਕ ਅਸਰ ਵਿੱਚ ਹਨ।**
- ਵਿਅਕਤੀਗਤ ਕੈਂਪ ਗਰਾਊਂਡਾਂ ਦੀਆਂ ਰੋਕਾਂ ਸ਼ਾਇਦ ਲਾਗੂ ਹੋਣ (ਜਿਵੇਂ ਕਿ ਵਿਕਟੋਰੀਆ ਡੇ ਵਾਲੇ ਲੌਂਗ ਵੀਕੈਂਡ ਤੇ ਸ਼ਰਾਬ ਪੀਣ ਦੀ ਮਨਾਹੀ) ਕ੍ਰਿਪਾ ਕਰਕੇ**



ਮੌਜੂਦਾ ਜਾਣਕਾਰੀ ਲਈ ਆਪਣੇ ਪਹੁੰਚਣ ਤੋਂ ਪਹਿਲਾਂ ਕੈਂਪ ਗਰਾਊਂਡ ਨੂੰ ਫੋਨ ਕਰੋ।

## ਦਿਨ ਦੀ ਵਰਤੋਂ

- ਸੂਬਾਈ ਪਾਰਕਾਂ ਅਤੇ ਮਨੋਰੰਜਨ ਦੇ ਖੇਤਰਾਂ ਵਿੱਚ ਦਿਨ ਦੀ ਵਰਤੋਂ ਲਈ ਖੇਤਰ ਆਮ ਜਨਤਾ ਲਈ ਸਵੇਰੇ 7:00 ਵਜੇ ਤੋਂ ਲੈ ਕੇ ਰਾਤ 11:00 ਵਜੇ ਤਕ ਖੁੱਲ੍ਹੇ ਹਨ।

## ਅੱਗ ਦੀ ਰੋਕਥਾਮ

- ਅੱਗ ਮਚਾਉਣ ਦੀ ਇਜਾਜ਼ਤ ਸਿਰਫ ਪ੍ਰਦਾਨ ਕੀਤੀਆਂ ਸਹੂਲਤਾਂ ਵਿੱਚ ਹੈ।
- ਕੈਂਪ ਵਿੱਚ ਅੱਗ ਬਾਲ ਕੇ ਉਸ ਕੋਲੋਂ ਗੈਰਹਾਜ਼ਰ ਨਾਂ ਹੋਵੇ।**
- ਕੈਂਪ ਦੀ ਜਗ੍ਹਾ ਛੱਡਣ ਤੋਂ ਪਹਿਲਾਂ ਯਕੀਨੀ ਬਣਾਓ ਕਿ ਅੱਗ ਪੂਰੀ ਬੁਝ ਚੁੱਕੀ ਹੈ।
- ਜਦੋਂ ਸਥਾਨਿਕ ਅੱਗ ਦੇ ਖਤਰੇ ਉੱਚੇ ਜਾਂ ਬਹੁਤ ਜ਼ਿਆਦਾ ਹੋਣ, ਅੱਗ ਤੇ ਰੋਕ ਅਤੇ /ਜਾਂ ਆਵਾਜਾਈ ਤੇ ਪਾਬੰਦੀ ਲਾਗੂ ਹੋ ਸਕਦੀ ਹੈ।
- ਕੈਂਪ ਗਰਾਊਂਡ ਬੰਦ ਕੀਤੇ ਜਾ ਸਕਦੇ ਹਨ ਜੇਕਰ ਜਨਤਾ ਦੀ ਸੁਰੱਖਿਆ ਲਈ ਨੇੜੇ ਹੀ (ਜਾਂ ਇਕ ਜੰਗਲੀ ਅੱਗ) ਬਹੁਤ ਹੀ ਜ਼ਿਆਦਾ ਅੱਗ ਦਾ ਖਤਰਾ ਹੋਵੇ।
- ਜੇਕਰ ਤੁਸੀਂ ਜੰਗਲੀ ਖੇਤਰ ਵਿੱਚ ਅੱਗ ਲੱਗੀ ਵੇਖੋ ਤਾਂ ਤੁਰੰਤ 310- FIRE (310-3473) ਤੇ ਰਿਪੋਰਟ ਦਿਓ।

## ਮੋਟਰ ਵਾਹਨ

- ਕ੍ਰਿਪਾ ਕਰਕੇ ਸਾਵਧਾਨੀ ਨਾਲ ਗੱਡੀ ਚਲਾਓ ਅਤੇ ਸਾਰੀ ਰਫਤਾਰ ਸੀਮਾਂ ਦਾ ਪਾਲਣ ਕਰੋ - ਬੱਚੇ ਉਸ ਖੇਤਰ ਵਿੱਚ ਖੇਡਦੇ ਹੋ ਸਕਦੇ ਹਨ ਅਤੇ ਕੈਂਪ ਗਰਾਊਂਡਾਂ ਦੀਆਂ ਸੜਕਾਂ ਅਕਸਰ ਹੀ ਲੰਘਣ ਲਈ ਵਰਤੀਆਂ ਜਾਂਦੀਆਂ ਹਨ।

- ਦਰਖਤਾਂ ਅਤੇ ਹੋਰ ਬਨਸਪਤੀ ਨੂੰ ਨੁਕਸਾਨ ਤੋਂ ਬਚਾਉਣ ਲਈ ਕ੍ਰਿਪਾ ਕਰਕੇ ਸਾਰੇ ਵਾਹਨਾਂ ਨੂੰ ਰਾਖਵੀਆਂ ਸੜਕਾਂ ਅਤੇ ਕੈਂਪ ਦੀ ਜਗ੍ਹਾ ਤੇ ਖੜਾਓ।
- ਸੂਬਾਈ ਪਾਰਕਾਂ ਵਿੱਚ ਸੜਕਾਂ ਤੋਂ ਹਟ ਕੇ ਚਲਣ ਵਾਲੇ (OHVs) ਵੱਡੇ ਵਾਹਨਾਂ ਦੀ ਆਗਿਆ ਨਹੀਂ ਹੈ। ਉ ਐਚ ਵੀ ਦੀ ਆਗਿਆ ਮਨੋਨੀਤ ਰੂਟਾਂ ਉੱਤੇ, ਥੋੜੇ ਜਿਹੇ ਸੂਬਾਈ ਮਨੋਰੰਜਨ ਦੇ ਖੇਤਰਾਂ ਅਤੇ ਜੰਗਲੀ ਪਾਰਕਾਂ ਵਿੱਚ ਹੈ। ਵਧੇਰੇ ਜਾਣਕਾਰੀ ਲਈ ਵੇਖੋ [AlbertaParks.ca](http://AlbertaParks.ca).

## ਪਾਲਤੂ ਜਾਨਵਰ

- ਆਪਣੇ ਪਾਲਤੂ ਜਾਨਵਰ, ਜੰਗਲੀ ਜ਼ਿੰਦਗੀ ਅਤੇ ਹੋਰ ਕੈਂਪਰਾਂ ਦੀ ਰੱਖਿਆ ਲਈ ਹਮੇਸ਼ਾ ਆਪਣੇ ਪਾਲਤੂ ਜਾਨਵਰ ਦੇ, ਆਪਣੇ ਠਹਿਰਾਓ ਦੇ ਦੌਰਾਨ ਅਤੇ ਰੂਟ ਵਰਤਦੇ ਸਮੇਂ ਪਟਾ ਪਾ ਕੇ ਰਖੋ।
- ਜਨਤਕ ਸਮੁੰਦਰੀ ਕੰਡਿਆਂ, ਜਨਤਕ ਤਰਨ ਖੇਤਰਾਂ ਅਤੇ ਜਨਤਕ ਇਮਾਰਤਾਂ ਤੇ ਪਾਲਤੂ ਜਾਨਵਰਾਂ ਦੀ ਮਨਾਹੀ ਹੈ।
- ਕ੍ਰਿਪਾ ਕਰਕੇ ਆਪਣੇ ਕੁੱਤੇ ਦੇ ਮਗਰ ਰਹੋ।**
- ਦੂਸਰੇ ਕੈਂਪਰਾਂ ਦਾ ਖਿਆਲ ਰੱਖੋ - ਕ੍ਰਿਪਾ ਕਰਕੇ ਯਕੀਨੀ ਰੱਖੋ ਕਿ ਤੁਹਾਡਾ ਕੁੱਤਾ ਜ਼ਿਆਦਾ ਭੌਂਕੇ ਨਾਂ।

## ਸ਼ਰਾਬ

- ਅਲਬਰਟਾ ਦੇ ਗੇਮਿੰਗ ਅਤੇ ਲਿਕੂਅਰ ਐਕਟ ਦੇ ਤਹਿਤ ਸ਼ਰਾਬ ਦੀ ਖਪਤ ਰਜਿਸਟਰ ਹੋਈਆਂ ਕੈਂਪ ਦੀਆਂ ਥਾਵਾਂ ਤੇ ਸੀਮਿਤ ਹੈ।
- ਸੂਬਾਈ ਕੈਂਪ ਗਰਾਊਂਡਾਂ ਵਿੱਚ ਸ਼ਰਾਬ ਦੀ ਮਨਾਹੀ ਸਾਰੀਆਂ ਹੀ ਜਨਤਕ ਥਾਵਾਂ ਤੇ ਹੈ, ਜਿਨ੍ਹਾਂ ਵਿੱਚ ਸ਼ਾਮਿਲ ਹੈ:
  - ਸੜਕਾਂ, ਰੂਟਾਂ ਅਤੇ ਤੁਰਨ ਵਾਲੇ ਰਸਤਿਆਂ ਉਪਰ;
  - ਜਨਤਕ ਕੰਡਿਆਂ ਤੇ;
  - ਜਨਤਕ ਇਮਾਰਤਾਂ ਜਿਵੇਂ ਕਿ ਗੁਸਲਖਾਨੇ, ਫੁਹਾਰੇ ਵਾਲੀਆਂ ਇਮਾਰਤਾਂ ਅਤੇ ਭੋਜਨ ਪਕਾਊ ਘਰਾਂ ਵਿੱਚ;
  - ਅਤੇ ਬਰਤਨਾਂ ਵਿੱਚ
- ਸੂਬਾਈ ਦਿਨੇ ਵਰਤੇ ਜਾਣ ਵਾਲੇ ਖੇਤਰਾਂ ਵਿੱਚ ਸ਼ਰਾਬ ਕੋਲ ਰੱਖਣ ਦੀ ਮਨਾਹੀ ਹੈ।

## ਆਤਿਸ਼ਬਾਜ਼ੀ

ਸੂਬਾਈ ਪਾਰਕਾਂ ਅਤੇ ਸੂਬਾਈ ਮਨੋਰੰਜਨ ਖੇਤਰਾਂ ਵਿੱਚ ਆਤਿਸ਼ਬਾਜ਼ੀ ਦੀ ਮਨਾਹੀ ਹੈ।



## ਕਿਸਤੀ ਚਲਾਉਣਾ

## (ਬੋਟਿੰਗ)

- ਤੈਰਾਕਾਂ ਅਤੇ ਕਿਸਤੀ ਚਾਲਕਾਂ ਦੀ ਰੱਖਿਆ ਲਈ ਕ੍ਰਿਪਾ ਕਰਕੇ ਸਾਰੇ ਚਿੰਨ੍ਹਾਂ ਜੋ ਕਿ ਬੋਤੀ ਨੂੰ ਚਾਲੂ ਕਰਨ ਲਈ ਹਨ ਅਤੇ ਝੀਲਾਂ ਤੇ ਹਨ, ਦਾ ਪਾਲਣ ਕਰੋ।
- ਕਿਸੇ ਵੀ ਪਾਣੀ ਵਿੱਚ ਵਰਤੀਆਂ ਗਈਆਂ ਕਿਸਤੀਆਂ ਨੂੰ ਕੈਨੇਡਾ ਸ਼ਿਪਿੰਗ ਐਕਟ, 2001 ਅਤੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਬੋਟਿੰਗ ਨਿਯਮਾਂ ਅਤੇ ਆਮ ਬੋਟਿੰਗ ਸੁਰੱਖਿਆ ਦੀ ਜਾਣਕਾਰੀ ਲਈ ਟਰਾਂਸਪੋਰਟ ਕੈਨੇਡਾ ਨਾਲ 1-800-267-6687 ਤੇ ਸੰਪਰਕ ਕਰੋ ਜਾਂ ਟਰਾਂਸਪੋਰਟ ਕੈਨੇਡਾ ਦੇ ਬੋਟਿੰਗ ਸੇਫਟੀ ਦਫਤਰ ਬਾਰੇ ਇਸ ਵੈਬਸਾਈਟ ਤੇ ਵੇਖੋ [tc.gc.ca/eng/marinesafety/debs-obs-menu-1362.htm](http://tc.gc.ca/eng/marinesafety/debs-obs-menu-1362.htm).

## ਮੱਛੀਆਂ ਫੜਨਾ (ਫਿਸ਼ਿੰਗ)

- ਜਿਵੇਂ ਕਿ ਸਾਲਾਨਾ “ਅਲਬਰਟਾ ਗਾਈਡ ਟੂ ਸਪੋਰਟਸ ਰੈਗੂਲੇਸ਼ਨ” ਵਿੱਚ ਵਰਣਨ ਕੀਤਾ ਗਿਆ ਹੈ ਜੇਕਰ ਤੁਸੀਂ 16 ਸਾਲ ਤੋਂ ਘੱਟ ਉਮਰ ਦੇ ਹੋ, ਇਕ ਅਲਬਰਟਾ ਰਹਾਇਸ਼ੀ ਜਿਸਦੀ ਉਮਰ 65 ਜਾਂ ਇਸ ਤੋਂ ਜ਼ਿਆਦਾ

ਹੋਵੇ, ਜਾਂ ਇੰਡੀਅਨ ਐਕਟ ਦੇ ਤਹਿਤ ਇਕ ਰਜਿਸਟਰ ਹੋਇਆ ਇੰਡੀਅਨ, ਤਾਂ ਤੁਹਾਨੂੰ ਸਪੋਰਟਫਿਸ਼ਿੰਗ ਲਾਇਸੈਂਸ ਦੀ ਜਰੂਰਤ ਨਹੀਂ ਹੈ, ਪ੍ਰੰਤੂ ਤੁਹਾਨੂੰ ਜਰੂਰ ਹੀ ਸਪੋਰਟਫਿਸ਼ਿੰਗ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਕ੍ਰਿਪਾ ਕਰਕੇ ਮੌਸਮ ਅਤੇ ਫੜਨ ਦੀ ਹੱਦ ਗਾਈਡ ਵਲ ਵੇਖੋ ਇਹ ਗਾਈਡ ਲਾਇਸੈਂਸ ਵਿਕਰੇਤਾ ਅਤੇ ਆਨਲਾਈਨ [Albertaregulations.ca](http://Albertaregulations.ca). ਤੇ ਛਾਪੀ ਹੋਈ ਮਿਲੇਗੀ।

## ਜੰਗਲੀ ਜ਼ਿੰਦਗੀ

- ਆਪਣੀ ਸੁਰੱਖਿਆ ਅਤੇ ਜੰਗਲੀ ਜ਼ਿੰਦਗੀ ਨੂੰ ਬਚਾਉਣ ਲਈ ਜੰਗਲੀ ਜਾਨਵਰਾਂ ਦੇ ਕੋਲ ਨਾਂ ਜਾਓ, ਨਾਂ ਹੀ ਉਨ੍ਹਾਂ ਨੂੰ ਭੋਜਨ ਪਾਓ ਅਤੇ ਨਾਂ ਹੀ ਉਨ੍ਹਾਂ ਨੂੰ ਤੰਗ ਕਰੋ - ਅਜਿਹੀਆਂ ਕਿਰਿਆਵਾਂ ਇੱਕ ਜੰਗਲੀ ਜਾਨਵਰ ਨੂੰ ਅਹਿਸਾਸ ਕਰਵਾਉਣਗੀਆਂ ਕਿ ਉਹ ਖਤਰੇ ਵਿੱਚ ਹਨ ਅਤੇ ਇੱਕ ਖਤਰੇ ਦਾ ਸ਼ਿਕਾਰ ਜੰਗਲੀ ਜਾਨਵਰ ਮਨੁੱਖਾਂ ਅਤੇ / ਜਾਂ ਉਨ੍ਹਾਂ ਦੇ ਪਾਲਤੂ ਜਾਨਵਰਾਂ ਲਈ ਖਤਰਨਾਕ ਹੋ ਸਕਦਾ ਹੈ - **ਸੂਬਾਈ ਪਾਰਕਾਂ ਅਤੇ ਸੂਬਾਈ ਮਨੋਰੰਜਨ ਖੇਤਰਾਂ ਵਿੱਚ ਜੰਗਲੀ ਜਾਨਵਰਾਂ ਨੂੰ ਭੋਜਨ ਦੇਣਾ ਗੈਰ-ਕਾਨੂੰਨੀ ਹੈ।**
- ਭੋਜਨ (ਪਾਲਤੂ ਜਾਨਵਰਾਂ ਦਾ ਭੋਜਨ ਵੀ ) ਅਤੇ ਟਾਇਲਟ ਚੀਜ਼ਾਂ ਜਿਵੇਂ ਕਿ ਸਾਬਣ ਅਤੇ ਟੂਥ - ਪੇਸਟ ਆਪਣੇ ਵਾਹਨ ਦੇ ਟਰੰਕ ਵਿੱਚ ਰੱਖੋ। ਕਦੇ ਵੀ ਅਜਿਹੀਆਂ ਚੀਜ਼ਾਂ ਆਪਣੇ ਟੈਂਟ ਜਾਂ ਟੈਂਟ ਦੇ ਟਰੇਲਰ ਵਿੱਚ ਨਾਂ ਲੈ ਕੇ ਜਾਓ। ਕੂੜੇ - ਕਰਕਟ ਨੂੰ ਪਲਾਸਟਿਕ ਬੈਗਾਂ ਵਿੱਚ ਬੰਦ ਕਰੋ ਅਤੇ ਕੂੜਾ - ਕਰਕਟ ਪਾਉਣ ਲਈ ਰਿੱਛਾਂ ਤੋਂ ਬਚੇ ਰਹਿਣ ਵਾਲੇ ਪੀਪਿਆਂ ਦੀ ਵਰਤੋਂ ਕਰੋ।
- ਜੰਗਲੀ ਜ਼ਿੰਦਗੀ ਦੀ ਰਿਪੋਰਟ ਜਾਂ ਮੱਛੀ ਫੜਨ ਦੇ ਦੋਸ਼ ਲਈ “ਰਿਪੋਰਟ ਏ ਪੋਚਰ”( ਗੈਰ-ਕਨੂੰਨੀ ਮਛੇਰੇ ਜਾਂ ਸ਼ਿਕਾਰੀ ਦੀ ਰਿਪੋਰਟ) ਨੂੰ 1-800-642-3800 ਤੇ ਕਾਲ ਕਰੋ (ਜੋ ਕਿ ਅਲਬਰਟਾ ਵਿੱਚ ਕਿਤੇ ਵੀ ਮੁਫਤ ਹੈ)

